

# AGRI.BI.

ENTE BILATERALE PER L'AGRICOLTURA VERONESE

ਸਭ ਤੋਂ ਪਹਿਲਾਂ ਸੁਰੱਖਿਆ

ਕਿਤਾਬਚਾ  
ਸਿਹਤ ਅਤੇ ਸੁਰੱਖਿਆ ਲਈ  
ਅਤੇ ਕਰਮਚਾਰੀ ਦੀ  
ਜਾਣਕਾਰੀ/ਸਿਖਲਾਈ  
ਵਿਧਾਨਿਕ ਫ਼ਰਮਾਨ 27/03/2013 ਦੇ ਅਨੁਸਾਰ

*Quadro 2:  
Cartella sanitaria e di rischio*

Quadro 2:  
Cartella sanitaria e di rischio

ਕੰਪਨੀ ਦਾ ਸੰਗਠਨ	ਸੁਰੱਖਿਆ ਨੀਤੀਆਂ (ਤੁਹਾਡੀ ਕੰਪਨੀ ਵਿੱਚ ਸੁਰੱਖਿਆ ਦੇ ਸੰਗਠਨ ਨੂੰ ਦਰਸਾਉਂਦਾ ਆਰਗੇਨੋਗ੍ਰਾਮ)
<p><b>ਰੁਜ਼ਗਾਰਦਾਤਾ</b> ਉਹ ਵਿਅਕਤੀ ਹੁੰਦਾ ਹੈ ਜੋ ਕਰਮਚਾਰੀ ਨੂੰ ਕੰਮ ਪ੍ਰਦਾਨ ਕਰਦਾ ਹੈ</p> <p>ਰੁਜ਼ਗਾਰਦਾਤਾ ਲਈ ਲਾਜ਼ਮੀ:</p> <ul style="list-style-type: none"> <li>• ਜੋਖਮ ਮੁਲਾਂਕਣ ਦਸਤਾਵੇਜ਼ (D.V.R.) ਦੀ ਵਰਤੋਂ ਕਰਦੇ ਹੋਏ ਕੰਪਨੀ ਵਿੱਚ ਜੋਖਮਾਂ ਦਾ ਮੁਲਾਂਕਣ ਕਰੇ।</li> <li>• ਵਿਅਕਤੀ ਲਈ ਸੁਰੱਖਿਆ ਉਪਕਰਨ ਪ੍ਰਦਾਨ ਕਰੇ (D.P.I.)</li> <li>• ਸਿਖਲਾਈ ਦਾ ਆਯੋਜਨ ਕਰੇ ਅਤੇ ਕਰਮਚਾਰੀਆਂ ਲਈ ਜਾਣਕਾਰੀ ਪ੍ਰਦਾਨ ਕਰੇ</li> <li>• ਧਿਆਨ ਰੱਖੋ ਕਿ ਕਰਮਚਾਰੀ D.V.R. ਵਿੱਚ ਦੱਸੇ ਅਨੁਸਾਰ ਕਾਰਜਸ਼ੀਲ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕਰਦੇ ਹਨ।</li> </ul> <p><b>ਡਾਇਰੈਕਟਰ:</b> ਗਤੀਵਿਧੀਆਂ ਦਾ ਆਯੋਜਨ ਕਰਨ ਵਾਲੇ ਅਤੇ ਪਾਲਣਾ ਦੀ ਨਿਗਰਾਨੀ ਕਰਨ ਵਾਲੇ ਅਧਿਕਾਰੀ ਦੀ ਸੁਰੱਖਿਆ ਨੀਤੀ ਨੂੰ ਅਮਲ ਵਿੱਚ ਲਿਆਉਂਦਾ ਹੈ।</p> <p><b>ਅਧਿਕਾਰੀ:</b> ਕੰਮ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਦਾ ਹੈ ਅਤੇ ਪ੍ਰਾਪਤ ਹੋਏ ਆਦੇਸ਼ਾਂ ਨੂੰ ਕਰਮਚਾਰੀਆਂ ਦੁਆਰਾ ਸਹੀ ਢੰਗ ਨਾਲ ਲਾਗੂ ਕਰਨ ਦੀ ਗਾਰੰਟੀ ਦਿੰਦਾ ਹੈ।</p>	<p><b>ਸੁਰੱਖਿਆ ਅਧਿਕਾਰੀ (RSPP)</b> ਕੰਪਨੀ ਦੇ ਅੰਦਰ ਰੋਕਥਾਮ ਅਤੇ ਸੁਰੱਖਿਆ ਪ੍ਰਕਿਰਿਆਵਾਂ ਲਈ ਜ਼ਿੰਮੇਵਾਰ ਵਿਅਕਤੀ ਹੈ। ਆਮ ਤੌਰ 'ਤੇ ਇਹ ਰੁਜ਼ਗਾਰਦਾਤਾ ਹੈ ਪਰ ਇੱਕ ਬਾਹਰੀ ਸਲਾਹਕਾਰ ਵੀ ਹੋ ਸਕਦਾ ਹੈ।</p> <p><b>ਵਰਕਰਾਂ ਦਾ ਸੁਰੱਖਿਆ ਪ੍ਰਤੀਨਿਧੀ.</b> ਕੰਮ ਵਾਲੀ ਥਾਂ 'ਤੇ ਸਿਹਤ ਅਤੇ ਸੁਰੱਖਿਆ ਦੇ ਸਾਰੇ ਮਾਮਲਿਆਂ ਵਿੱਚ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਰੁਜ਼ਗਾਰਦਾਤਾਵਾਂ ਨੂੰ ਸਮੱਸਿਆਵਾਂ ਨੂੰ ਰੋਕਣ ਦੇ ਤਰੀਕਿਆਂ ਦਾ ਪ੍ਰਸਤਾਵ ਦਿੰਦਾ ਹੈ</p> <p><b>ਫਾਇਰ ਅਧਿਕਾਰੀ</b> ਅੱਗ ਲੱਗਣ ਦੇ ਮਾਮਲਿਆਂ ਨੂੰ ਦੇਖਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਐਮਰਜੈਂਸੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਂਦਾ ਹੈ।</p> <p>ਕਿਸੇ ਦੇ ਬਿਮਾਰ ਹੋਣ ਦੀ ਸਥਿਤੀ ਵਿੱਚ <b>ਫਸਟ ਏਡ ਅਧਿਕਾਰੀ</b> ਪਹਿਲਾਂ ਦਖਲ ਦਿੰਦਾ ਹੈ।</p> <p><b>ਮੈਡੀਕਲ ਅਧਿਕਾਰੀ</b> ਕਰਮਚਾਰੀਆਂ ਦੀ ਸਿਹਤ ਸਥਿਤੀ ਦੀ ਜਾਂਚ ਕਰਦਾ ਹੈ ਜੇਕਰ ਕਰਮਚਾਰੀ ਸਿਹਤ ਖਤਰਿਆਂ ਦੇ ਸੰਪਰਕ ਵਿੱਚ ਹੈ।</p>
<b>ਕਰਮਚਾਰੀ</b>	
<p>ਅਧਿਕਾਰ ਨਿਮਨਲਿਖਤ ਹਨ:</p> <ul style="list-style-type: none"> <li>• ਕੰਪਨੀ ਵਿੱਚ ਖਤਰਿਆਂ ਬਾਰੇ ਸੂਚਿਤ ਕਰਨ ਲਈ (ਹੇਠ ਦਿੱਤੀ ਸਕੀਮ ਦੇਖੋ)</li> <li>• ਰੁਜ਼ਗਾਰਦਾਤਾ ਦੁਆਰਾ ਕਹੇ ਕੰਮਾਂ ਨੂੰ ਪੂਰਾ ਕਰਨ ਲਈ ਜੋਖਮਾਂ ਬਾਰੇ ਸਿਖਲਾਈ ਮਿਲਣਾ</li> <li>• ਨਿੱਜੀ ਸੁਰੱਖਿਆ ਉਪਕਰਨਾਂ (D.P.I.) ਨਾਲ ਲੈਸ ਹੋਣਾ ਜੋ ਕੰਮ ਲਈ ਲੋੜੀਂਦੇ ਹਨ।</li> <li>• ਰੁਜ਼ਗਾਰਦਾਤਾ ਦੁਆਰਾ ਵਰਤੀਆਂ ਅੱਗ ਸੰਬੰਧੀ ਸੰਕਟਕਾਲੀਨ ਅਤੇ ਮੁਢਲੀ ਸਹਾਇਤਾ ਪ੍ਰਕਿਰਿਆਵਾਂ ਨੂੰ ਜਾਣਨਾ।</li> <li>• ਕੰਪਨੀ ਦੇ ਸੰਗਠਨਾਤਮਕ ਸੁਰੱਖਿਆ ਚਾਰਟ ਨੂੰ ਜਾਣਨਾ</li> </ul>	<p>ਲਾਜ਼ਮੀ:</p> <ul style="list-style-type: none"> <li>• ਨੌਕਰੀ ਲਈ ਲੋੜੀਂਦਾ ਅਤੇ ਰੁਜ਼ਗਾਰਦਾਤਾ ਦੁਆਰਾ ਸਪਲਾਈ ਕੀਤਾ ਗਿਆ ਸੁਰੱਖਿਆ ਉਪਕਰਣ ਪਹਿਨੇ।</li> <li>• ਰੁਜ਼ਗਾਰਦਾਤਾ ਤੋਂ ਪ੍ਰਾਪਤ ਸੰਚਾਲਨ ਨਿਰਦੇਸ਼ਾਂ ਨੂੰ ਅਮਲ ਵਿੱਚ ਲਿਆਓ।</li> <li>• ਕੰਮ ਵਾਲੀ ਥਾਂ 'ਤੇ ਸੁਰੱਖਿਆ ਸੰਬੰਧੀ ਕਿਸੇ ਵੀ ਸਮੱਸਿਆ ਬਾਰੇ ਸੰਪਰਕ ਕਰੋ।</li> <li>• ਅਜਿਹਾ ਵਿਵਹਾਰ ਨਾ ਕਰੋ ਜਿਸ ਨਾਲ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਖਤਰਾ ਜਾਂ ਨੁਕਸਾਨ ਹੋਵੇ।</li> </ul>

ਮਾਈਕਰੋਕਲੀਮੇਟ ਅਤੇ ਸੂਰਜ ਦਾ ਸੰਪਰਕ

ਵਾਢੀ ਜਾਂ ਛਾਂਟੀ ਦੇ ਕੰਮ ਦੌਰਾਨ, ਕਰਮਚਾਰੀ ਨੂੰ ਅਣਉਚਿਤ ਮੌਸਮੀ ਹਾਲਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਹ ਉੱਚ ਨਮੀ ਅਤੇ/ ਜਾਂ ਹਵਾਦਾਰੀ ਵਾਲੀਆਂ ਗਰਮ/ਠੰਡੀਆਂ ਥਾਵਾਂ 'ਤੇ ਕੰਮ ਕਰ ਰਹੇ ਹੁੰਦੇ ਹਨ। ਇਹ ਸੰਭਵ ਹੈ ਕਿ ਕਰਮਚਾਰੀ ਦਿਨ ਦੇ ਕੇਂਦਰੀ ਘੰਟਿਆਂ ਦੌਰਾਨ ਜਦੋਂ ਸੂਰਜ ਸਿਖਰ ਤੇ ਹੁੰਦਾ ਹੈ, ਇਸਦੇ ਦੋ ਸੰਪਰਕ ਵਿੱਚ ਆਉਂਦਾ ਹੈ।

ਇਸਦੇ ਕਾਰਨ ਹੋ ਸਕਦਾ ਹੈ:

ਪਾਣੀ ਦੀ ਕਮੀ  
ਲੂ-ਲੱਗਣਾ  
ਜੰਮਣਾ  
ਅੰਦਰੂਨੀ ਅੰਗ  
ਚਮੜੀ ਨੂੰ ਨੁਕਸਾਨ (ਜਲਜ, ਝੁਲਸਣ)  
ਅੱਖਾਂ ਨੂੰ ਨੁਕਸਾਨ

ਤਹਾਨੂੰ ਕੀ ਕਰਨਾ ਚਾਹੀਦਾ ਹੈ?



- ▣ ਦਿਨ ਵੇਲੇ ਲਗਾਤਾਰ ਤਰਲ ਪੀਓ
- ▣ ਰੋਜ਼ਗਾਰਦਾਤਾ ਦੁਆਰਾ ਦਰਸਾਏ ਗਏ ਵਿਰਾਮਾਂ ਦਾ ਪਾਲਣ ਕਰਦੇ ਹੋਏ ਗਰਮ ਮਹੀਨਿਆਂ ਦੌਰਾਨ ਛਾਂ ਅਤੇ ਠੰਡੇ ਮਹੀਨਿਆਂ ਦੌਰਾਨ ਨਿੱਘੀ ਥਾਂ 'ਤੇ ਆਰਾਮ ਕਰੋ।
- ▣ UV ਰੋਸ਼ਨੀ ਪ੍ਰਤੀ ਰੋਧਕ ਸਮੱਗਰੀ ਦੀ ਬਣੀ ਚੌੜੀ-ਕੰਡੀ ਵਾਲੀ ਟੋਪੀ ਨਾਲ ਸਿਰ, ਗਰਦਨ ਅਤੇ ਮੋਢਿਆਂ ਨੂੰ ਢਕੋ
- ▣ ਲੋੜ ਪੈਣ 'ਤੇ ਅੱਖਾਂ ਦੀ ਸੁਰੱਖਿਆ ਕਰੋ
- ▣ ਢੁਕਵੇਂ ਕੱਪੜੇ ਪਾਓ (ਕਪੜਿਆਂ ਵਾਲਾ ਸੈਕਸ਼ਨ ਦੇਖੋ)

ਸਰੀਰ ਦੇ ਸ਼ਾਮਲ ਹਿੱਸੇ

ਅੰਦਰੂਨੀ ਅੰਗਾਂ  
ਸਮੇਤ ਸਾਰਾ  
ਸਰੀਰ ਅੱਖਾਂ  
ਸਿਰ  
ਗਰਦਨ  
ਮੋਢੇ



ਲੋਡ ਦਾ ਸਥਾਨਾਂਤਰਨ

ਭੂਮਿਕਾ ਦੇ ਅਨੁਸਾਰ, ਕਰਮਚਾਰੀ ਨੂੰ ਬਕਸੇ, ਡੱਬੇ, ਬਾਲਟੀਆਂ ਨੂੰ ਇਕੱਠਾ ਕਰਨਾ ਅਤੇ ਕੀਤੇ ਲਿਜਾਣਾ ਪੈ ਸਕਦਾ ਹੈ। ਪਠਾਰ ਜਾਂ ਸਮੱਗਰੀ।

ਇਸਦੇ ਕਾਰਨ ਹੋ ਸਕਦਾ ਹੈ

- ਜੋੜਾਂ ਅਤੇ ਹੱਥਾਂ ਵਿੱਚ ਦਰਦ
- ਖਿੱਚੀਆਂ ਮਾਸਪੇਸ਼ੀਆਂ
- ਪਿੱਠ ਦਰਦ
- ਪੈਰਾਂ ਦਾ ਪਿਸਣਾ

ਤਹਾਨੂੰ ਕੀ ਕਰਨਾ ਚਾਹੀਦਾ ਹੈ?



- ✓ ਪ੍ਰਦਾਨ ਕੀਤੇ ਗਏ ਸਾਮਾਨ ਦੀ ਵਰਤੋਂ ਕਰੋ (ਉਦਾਹਰਨ ਲਈ ਵੀਲਬੈਰੋ)
- ✓ ਲਿਜਾਏ ਜਾਂ ਵਾਲੇ ਸਮੱਗਰੀ ਦੇ ਭਾਰ ਨੂੰ ਨਿਓਨਤਮ ਰੱਖੋ।
- ✓ ਇੱਕੋ ਸਮੇਂ ਢੇਣ ਵਾਲੇ ਕਟੋਨਰਾਂ ਦੀ ਸੰਖਿਆ ਨੂੰ ਘੱਟ ਤੋਂ ਘੱਟ ਕਰੋ

ਢੋਆਈ ਦੇ ਦੌਰਾਨ, ਲੋਡ ਹਮੇਸ਼ਾ ਸੰਤੁਲਿਤ ਅਤੇ ਚੰਗੀ ਤਰ੍ਹਾਂ ਵੰਡਿਆ ਹੋਵੇ

ਸਰੀਰ ਦੇ ਸ਼ਾਮਲ ਹਿੱਸੇ

ਲੱਤਾਂ  
ਪੈਰ  
ਪਿੱਠ  
ਬਾਹਾਂ  
ਹੱਥ

- ✓ ਗੋਡਿਆਂ ਨੂੰ ਮੋੜੋ ਨਾ ਕਿ ਪਿੱਠ ਨੂੰ!
- ✓ ਲੋਡ ਦੀ ਢੋਆਈ ਦੌਰਾਨ ਧੜ ਨੂੰ ਘੁੰਮਾਉਣ ਤੋਂ ਬਚੋ
- ✓ ਲੋਡ ਨੂੰ ਸਰੀਰ ਦੇ ਨੇੜੇ ਰੱਖੋ
- ✓ ਸਮੱਗਰੀ ਨੂੰ ਢੇਣ ਤੋਂ ਪਹਿਲਾਂ, ਜਾਂਚ ਕਰੋ ਕਿ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੈ



ਖੇਤੀਬਾੜੀ ਵਿੱਚ ਪੌਦਿਆਂ ਦੀ ਬਿਜਾਈ ਅਤੇ ਕਟਾਈ ਲਈ ਜੋਖਮ

ਦੁਹਰਾਏ ਜਾਣ ਵਾਲੇ ਕਾਰਜ ਅਤੇ ਬਾਹਾਂ ਤੇ ਭਾਰ

ਬਿਜਾਈ ਅਤੇ ਕਟਾਈ ਦੀਆਂ ਗਤੀਵਿਧੀਆਂ ਦੇ ਦੌਰਾਨ, ਕਰਮਚਾਰੀ ਕਾਂਟ-ਛਾਂਟ ਦੌਰਾਨ ਜਾਂ ਉਤਪਾਦ ਨੂੰ ਹੱਥੀਂ ਇੱਕਠਾ ਕਰਦੇ ਹੋਏ ਹੱਥਾਂ ਅਤੇ ਬਾਹਾਂ ਗਤੀਵਿਧੀ ਦੁਹਰਾਉਂਦਾ ਹੈ।

ਇਸਦੇ ਕਾਰਨ ਹੋ ਸਕਦਾ ਹੈ

- ਟੈਂਡਨਾਇਟਿਸ
- ਪਿੱਠ ਦਰਦ
- ਬਾਹਾਂ ਅਤੇ ਹੱਥਾਂ ਦੀ ਗੜਬੜ

ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ✓ ਜਾਂਚ ਕਰੋ ਕਿ ਸਾਮਾਨ ਵਧੀਆ ਕੰਮ ਕਰਨ ਦੀ ਹਾਲਤ ਵਿੱਚ ਹੈ
- ✓ ਢੁਕਵੀਂ ਪਕੜ ਵਾਲੇ ਸਾਮਾਨ ਦੀ ਵਰਤੋਂ ਕਰੋ
- ✓ ਰੀਲੇਡਿੰਗ ਸਪਰਿੰਗ ਦੇ ਨਾਲ ਹੱਥੀਂ ਛਾਂਗਣ ਵਾਲੀਆਂ ਕਾਤਰੀਆਂ ਦੀ ਵਰਤੋਂ ਕਰੋ।
- ✓ ਰੁਜ਼ਗਾਰਦਾਤਾ ਦੇ ਸਕਿੰਤਾਂ ਅਨੁਸਾਰ ਬਰੇਕ ਲਓ

ਸਰੀਰ ਦੇ ਸ਼ਾਮਲ ਹਿੱਸੇ

- ਹੱਥ
- ਕੂਹਣੀ
- ਕਲਾਈ
- ਬਾਹਾਂ
- ਮੋਢੇ
- ਪਿੱਠ

ਖੇਤੀਬਾੜੀ ਵਿੱਚ ਪੌਦਿਆਂ ਦੀ ਬਿਜਾਈ ਅਤੇ ਕਟਾਈ ਲਈ ਜੋਖਮ

ਗਲਤ ਆਸਣ

ਬਿਜਾਈ ਅਤੇ ਕਟਾਈ ਦੇ ਦੌਰਾਨ, ਖੇਤੀਬਾੜੀ ਕਰਮਚਾਰੀ ਲੰਬੇ ਸਮੇਂ ਲਈ ਗਲਤ ਆਸਣ ਅਪਣਾ ਸਕਦਾ ਹੈ (ਜਿਵੇਂ ਕਿ ਮੋਢਿਆਂ ਦੀ ਰੇਖਾ ਦੇ ਉੱਪਰ ਬਾਂਹ, ਲੰਬੇ ਸਮੇਂ ਲਈ ਆਪਣੇ ਪੈਰਾਂ 'ਤੇ ਝੁਕਿਆ ਰਹਿਣਾ, ਜਾਂ ਗਲਤ ਤਰੀਕੇ ਨਾਲ ਝੁਕੇ ਹੋਏ ਗੋਡੇ)।

ਇਸਦੇ ਕਾਰਨ ਹੋ ਸਕਦਾ ਹੈ


- ਪਿੱਠ ਦਰਦ
- ਮਾਸਪੇਸ਼ੀ ਦੇ ਦਰਦ ਅਤੇ ਖਿਚਾਅ

ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ✓ ਇੱਕ ਅਰਾਮਦਾਇਕ ਆਸਣ ਰੱਖੋ ਜਿਸ ਨਾਲ ਦਰਦ ਨਾ ਹੋਵੇ
- ✓ ਇੱਕੋ ਸਥਿਤੀ ਵਿੱਚ ਜ਼ਿਆਦਾ ਦੇਰ ਨਾ ਰਹਿਣਾ
- ✓ ਰੁਜ਼ਗਾਰਦਾਤਾ ਦੁਆਰਾ ਪੂਰਵ ਅਨੁਮਾਨ ਅਨੁਸਾਰ ਕੰਮ ਦੇ ਵਿਰਾਮ ਦਾ ਪਾਲਣ ਕਰੋ

ਸਰੀਰ ਦੇ ਸ਼ਾਮਲ ਹਿੱਸੇ

- ਗੋਡੇ
- ਵਾਪਸ
- ਹੱਥ
- ਬਾਹਾਂ



ਤਕਨੀਕੀ ਜੋਖਮ ਅਤੇ ਜਲਣ ਦਾ ਜੋਖਮ

ਇਸਦੇ ਕਾਰਨ ਹੋ ਸਕਦਾ ਹੈ

ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਬਿਜਾਈ ਅਤੇ ਕਟਾਈ ਵਿੱਚ ਸ਼ਾਮਲ ਮਜ਼ਦੂਰ ਕੰਮ ਕਰਦੇ ਸਮੇਂ ਬਨਸਪਤੀ ਦੇ ਸੰਪਰਕ ਵਿੱਚ ਰਹਿੰਦੇ ਹਨ। ਮੈਨੂਅਲ ਸਾਮਾਨ ਦੀ ਵਰਤੋਂ ਦੌਰਾਨ ਸਮੱਗਰੀ ਦਾ ਸੰਪਰਕ ਵਿੱਚ ਆ ਸਕਦੀ ਹੈ। ਖੇਤੀਬਾੜੀ ਕਰਮਚਾਰੀ ਜ਼ਮੀਨ 'ਤੇ ਫਿਸਲ ਸਕਦਾ ਹੈ ਜਾਂ ਕੰਮ ਵਾਲੀ ਥਾਂ 'ਤੇ ਸਮੱਗਰੀ ਅਤੇ/ਜਾਂ ਸਾਮਾਨ ਨਾਲ ਗਲਤੀ ਨਾਲ ਟਕਰਾ ਸਕਦਾ ਹੈ। ਕੰਪਨੀ ਦੇ ਵਾਹਨਾਂ ਦੀ ਆਵਾਜ਼ਾਈ ਮਜ਼ਦੂਰਾਂ ਲਈ ਆਪਣੇ ਪੈਰਾਂ ਨੂੰ ਕੁਚਲਣ ਦੇ ਖਤਰੇ ਵਿੱਚ ਪਾ ਸਕਦੀ ਹੈ।

- ਕੱਟ
- ਵਿਕਾਰ
- ਘਬਰਾਹਟ
- ਫ੍ਰੈਕਚਰ
- ਰਗੜ
- ਪਿੜਾਈ
- ਸਾਮਾਨ ਅਤੇ/ਜਾਂ ਸਾਮਾਨਾਂ ਦੇ ਗਰਮ ਹਿੱਸਿਆਂ ਦੇ ਸੰਪਰਕ ਕਾਰਨ ਜਲਣ

- ✓ ਦਸਤਾਨੇ ਵਰਤੇ (D.P.I. ਦਾ ਸੈਕਸ਼ਨ ਦੇਖੋ)
- ✓ ਸੁਰੱਖਿਆ ਵਾਲੀਆਂ ਐਨਕਾਂ ਦੀ ਵਰਤੋਂ ਕਰੋ (D.P.I. ਦਾ ਸੈਕਸ਼ਨ ਦੇਖੋ)
- ✓ ਸਹੀ ਸੁਰੱਖਿਆ ਜੁੱਤੀਆਂ ਦੀ ਵਰਤੋਂ ਕਰੋ (D.P.I. ਸੈਕਸ਼ਨ ਦੇਖੋ)
- ✓ ਉਪਰੇਸ਼ਨ ਦੌਰਾਨ ਸਹਿਕਰਮੀਆਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ
- ✓ ਮਸ਼ੀਨਰੀ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ
- ✓ ਮਸ਼ੀਨਰੀ ਜਾਂ ਉਪਕਰਨ ਦੀ ਵਰਤੋਂ ਨਾ ਕਰੋ ਜਿਸ ਲਈ ਖਾਸ ਸਿਖਲਾਈ ਦੀ ਲੋੜ ਹੈ
- ✓ ਕੋਚੀਆਂ ਲਈ ਕੇਸ ਦੀ ਵਰਤੋਂ ਕਰੋ ਅਤੇ ਉਹਨਾਂ ਨੂੰ ਆਪਣੀ ਹੇਠ ਵਿੱਚ ਕਾ ਪਾਓ



ਸਰੀਰ ਦੇ ਸ਼ਾਮਲ ਹਿੱਸੇ

- ਸਿਰ
- ਅੱਖਾਂ
- ਛਾਤੀ
- ਬਾਹਾਂ, ਹੱਥ
- ਲੱਤਾਂ ਅਤੇ ਪੈਰ



## ਖੇਤੀਬਾੜੀ ਵਿੱਚ ਪੌਦਿਆਂ ਦੀ ਬਿਜਾਈ ਅਤੇ ਕਟਾਈ ਲਈ ਜੋਖਮ

### ਜੈਵਿਕ ਜੋਖਮ

ਜਾਣੂ ਹੋਣ ਦੇ ਬਿਨਾਂ ਕੰਮ ਦੇ ਦੌਰਾਨ ਇਸ ਵਿੱਚ ਦਾਖਲ ਹੋਣਾ ਸੰਭਵ ਹੈ

ਨਾਲ ਸੰਪਰਕ ਕਰੋ:

- ਕੀੜੇ-ਮਕੋੜੇ, ਜਾਨਵਰ ਅਤੇ ਉਹਨਾਂ ਦੇ ਖੁਜਲੀ
- ਮੇਲਡ
- ਦੂਸ਼ਿਤ ਸਮੱਗਰੀ
- ਟੈਟਨਸ ਸਪੋਰਸ

### ਸਰੀਰ ਦੇ ਸ਼ਾਮਲ ਹਿੱਸੇ

ਅੱਖਾਂ

ਮੂੰਹ

ਨੱਕ

ਹੱਥ

ਪੈਰ

ਚਮੜੀ

ਅੰਦਰੂਨੀ ਅੰਗ

### ਇਸਦੇ ਕਾਰਨ ਹੋ ਸਕਦਾ ਹੈ

- o ਫੂਜ਼ ਦੀਆਂ ਬਿਮਾਰੀਆਂ
- o ਐਲਰਜੀ
- o ਦੀਆਂ ਬਿਮਾਰੀਆਂ
- o ਸਾਹ ਦੀ ਨਾਲੀ
- o ਟੈਟਨਸ

### ਤੁਹਾਨੂੰ ਕੀ ਕਰਨਾ ਚਾਹੀਦਾ ਹੈ?

- ✓ ਯਕੀਨੀ ਬਣਾਓ ਕਿ ਟੈਟਨਸ ਦਾ ਟੀਕਾਕਰਨ ਕੀਤਾ ਗਿਆ ਹੈ
- ✓ ਉੱਚਿਤ ਨਿੱਜੀ ਸਫਾਈ ਰੱਖੋ
- ✓ ਢੁਕਵੇਂ ਕੱਪੜੇ ਪਾਓ (ਕਪੜਿਆਂ 'ਤੇ ਸੈਕਸ਼ਨ ਦੇਖੋ)
- ✓ ਬੰਦ ਜੁੱਤੀਆਂ ਜਾਂ ਬੂਟ ਪਾਓ (D.P.I. ਸੈਕਸ਼ਨ ਦੇਖੋ)
- ✓ ਦਸਤਾਨੇ ਵਰਤੋ (D.P.I. ਸੈਕਸ਼ਨ ਦੇਖੋ)




## ਵਾਢੀ ਅਤੇ ਛਾਂਗਣ ਵਿੱਚ ਸ਼ਾਮਲ ਮਜ਼ਦੂਰਾਂ ਦੁਆਰਾ ਵਰਤੇ ਗਏ ਉਪਕਰਣ

### ਪੌੜੀਆਂ

ਵਾਢੀ, ਛਾਂਗਣ ਆਦਿ ਦੇ ਕਾਰਜਾਂ ਵਿੱਚ, ਆਪਰੇਟਰ ਨੂੰ ਪੌੜੀ ਨੂੰ ਹਮੇਸ਼ਾ ਦਰੱਖਤ ਦੇ ਸਾਹਮਣੇ ਰੱਖਣਾ ਚਾਹੀਦਾ ਹੈ, ਤਾਂ ਜੋ ਪਾਸੇ ਵੱਲ ਖਿਸਕਣ ਅਤੇ ਡਿੱਗਣ ਤੋਂ ਬਚਿਆ ਜਾ ਸਕੇ। ਸਕੇਲ ਦੀ ਵਰਤੋਂ ਕਰਨ ਤੋਂ ਪਹਿਲਾਂ ਕਰਮਚਾਰੀ ਨੂੰ ਹੇਠ ਲਿਖਿਆਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ:

- ਲੇਬਲ UNI- EN 131 ਦੀ ਮੌਜੂਦਗੀ,
  - ਪੌੜੀ ਦੀ ਸੰਭਾਲ ਦੀ ਸਥਿਤੀ,
  - ਕਿ ਸਪੋਰਟ ਅਤੇ ਕਿੱਲਾਂ ਤਿਲਕਣ ਵਾਲੀਆਂ ਨਾ ਹੋਣ,
  - ਇਹ ਕਿ ਇਹ ਹਮੇਸ਼ਾ ਕਿਸੇ ਸਹਿਯੋਗੀ ਦੁਆਰਾ ਅਧਾਰ 'ਤੇ ਮਜ਼ਬੂਤੀ ਨਾਲ ਰੱਖਿਆ ਜਾਂ ਫੜਿਆ ਜਾਵੇ।
  - ਕਿ ਇਹ ਪਹੁੰਚ ਪੱਧਰ ਤੋਂ ਘੱਟੋ-ਘੱਟ ਇੱਕ ਮੀਟਰ ਉੱਪਰ ਹੋਵੇ।
- ਖਤਰਨਾਕ ਸਥਿਤੀਆਂ ਤੋਂ ਬਚਣ ਲਈ, ਆਖਰੀ ਤਿੰਨ ਡੀਡਿਆਂ 'ਤੇ ਚੜ੍ਹਨ ਤੋਂ ਬਚੋ।





ਸ਼ੀਅਰਜ਼: ਮੈਨੂਅਲ, ਇਲੈਕਟ੍ਰੀਕਲ ਅਤੇ ਨਿਊਮੈਟਿਕ

ਮੈਨੂਅਲ, ਇਲੈਕਟ੍ਰੀਕਲ ਜਾਂ ਨਿਊਮੈਟਿਕ ਸ਼ੀਅਰਜ਼ ਦੀ ਵਰਤੋਂ ਕਰਨ ਦੇ ਜੋਖਮ ਹਨ:

- ਕੱਟ,
- ਬਿਜਲੀ ਦੀਆਂ ਤਾਰਾਂ 'ਤੇ ਟ੍ਰਿਪਿੰਗ,
- ਬਾਹਾਂ ਅਤੇ ਸਰੀਰ ਦੇ ਉੱਪਰਲੇ ਹਿੱਸੇ ਦੀ ਦੁਹਰਾਉਣ ਵਾਲੀ ਗਤੀਵਿਧੀ,
- ਗਲਤ ਆਸਣ।

ਵਾਢੀ ਅਤੇ ਛਾਂਗਣ ਦੌਰਾਨ ਆਪਰੇਟਰ ਨੂੰ ਇਹ ਕਰਨਾ ਚਾਹੀਦਾ ਹੈ:

- ਕੈਚੀਆਂ ਦੇ ਰੱਖ-ਰਖਾਅ ਦੀ ਸਥਿਤੀ ਦੀ ਜਾਂਚ ਕਰੋ,
- ਦੁਰਘਟਨਾ ਦੀ ਸ਼ੁਰੂਆਤ ਵਿਰੁੱਧ ਮੌਜੂਦਗੀ ਦੀ ਜਾਂਚ ਕਰੋ।
- ਸੁਰੱਖਿਆ ਵਾਲੀਆਂ ਐਨਕਾਂ ਅਤੇ ਦਸਤਾਨੇ ਵਰਤਣ ਲਈ (D.P.I. ਸੈਕਸ਼ਨ ਦੇਖੋ),
- ਕੇਬਲ ਵਾਈਡਰ ਦੀ ਵਰਤੋਂ ਕਰੋ ਜਾਂ ਕੇਬਲ ਨੂੰ ਅਜਿਹੇ ਤਰੀਕੇ ਨਾਲ ਰੱਖੋ ਜਿਸ ਨਾਲ ਟ੍ਰਿਪਿੰਗ ਦਾ ਖਤਰਾ ਨਾ ਹੋਵੇ।
- ਦੂਜੇ ਕਾਮਿਆਂ ਤੋਂ ਦੂਰੀ 'ਤੇ ਕੰਮ ਕਰੋ,
- ਟੂਲ ਨੂੰ ਵਾਪਸ ਕਿਸੇ ਢੁਕਵੇਂ ਕੰਟੇਨਰ ਜਾਂ ਬੰਦ ਬੈਗ ਵਿੱਚ ਇੱਕ ਸੁਰੱਖਿਅਤ ਥਾਂ 'ਤੇ ਰੱਖੋ ਨਾ ਕਿ ਜੇਬ ਵਿੱਚ;
- ਕਲਾਈ, ਹੱਥਾਂ ਅਤੇ ਬਾਹਾਂ ਨੂੰ ਆਰਾਮ ਕਰਨ ਲਈ ਮਾਲਕ ਦੁਆਰਾ ਦਰਸਾਏ ਗਏ ਬ੍ਰੇਕ ਲਓ।





ਫਲ ਇਕੱਠਾ ਕਰਨ ਵਾਲਾ ਗੱਡਾ

ਗੱਡੇ ਨਾਲ ਇਕੱਠਾ ਕਰਨ ਦੇ ਕੰਮ ਵਿੱਚ, ਕਿਸੇ ਵੀ ਸੁਰੱਖਿਆ ਵਿੱਚ ਦਖਲ ਨਾ ਦੇਣਾ ਅਤੇ ਡਰਾਈਵਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਾਦ ਰੱਖੋ; ਜਦੋਂ ਇਹ ਗਤੀਵਿਧੀ ਵਿੱਚ ਹੋਵੇ ਤਾਂ ਕਦੇ ਵੀ ਬਾਹਰ ਨਾ ਝੁਕੋ ਅਤੇ ਢੁਕਵੇਂ ਹੈੱਡਲ ਦੀ ਵਰਤੋਂ ਕਰੋ। ਵਾਹਨ ਦੇ ਰੁਕਣ 'ਤੇ ਹੀ ਉਤਰੋ ਅਤੇ ਦੂਜੇ ਕਰਮਚਾਰੀਆਂ ਵਿਚਕਾਰ ਸੁਰੱਖਿਅਤ ਦੂਰੀ ਬਣਾ ਕੇ ਰੱਖੋ।

ਹਾਰਵੈਸਟਰ

ਜੈਤੂਨ ਇਕੱਠੇ ਕਰਨ ਦੇ ਕੰਮ ਵਿੱਚ ਆਪਰੇਟਰ ਇੱਕ ਹਾਰਵੈਸਟਰ ਦੀ ਵਰਤੋਂ ਕਰਦਾ ਹੈ। ਇਸ ਸਾਮਾਨ ਦੀ ਵਰਤੋਂ ਵਿੱਚ ਵਾਈਬ੍ਰੇਸ਼ਨਾਂ ਅਤੇ ਗੈਰ-ਕੁਦਰਤੀ ਆਸਣਾਂ ਦਾ ਸਾਹਮਣਾ ਕਰਨਾ ਸ਼ਾਮਲ ਹੈ। ਇਹ ਉੱਪਰਲੇ ਅੰਗਾਂ 'ਤੇ ਭਾਰ ਪੈਣ ਕਾਰਨ ਢਾਂਚਾਗਤ ਮਾਸਪੇਸ਼ੀਆਂ ਨੂੰ ਨੁਕਸਾਨ ਕਰ ਸਕਦੇ ਹਨ, ਜਿਵੇਂ ਕਿ ਖਰਾਬ ਪਿੱਠ, ਲੰਬਰ ਦਰਦ ਅਤੇ ਮੋਢੇ ਅਤੇ ਕੂਹਣੀਆਂ ਵਿੱਚ ਦਰਦ। ਇਸ ਤੋਂ ਬਚਣ ਲਈ, ਰੁਜ਼ਗਾਰਦਾਤਾ ਦੁਆਰਾ ਦਰਸਾਏ ਅਨੁਸਾਰ ਬਰੇਕ ਲੈਣਾ ਅਤੇ ਹਾਰਵੈਸਟਰ ਦੀ ਵਰਤੋਂ ਲਈ ਨਿਰਧਾਰਤ ਸਟਾਫ ਨੂੰ ਨੈੱਟਾਂ ਲਈ ਨਿਰਧਾਰਤ ਸਟਾਫ ਨਾਲ ਘੁੰਮਾਉਣਾ ਜ਼ਰੂਰੀ ਹੈ।





ਸੁਰੱਖਿਆ ਜੁੱਤੀਆਂ

ਵਾਢੀ ਅਤੇ ਛਾਟਣ ਦੇ ਦੌਰਾਨ ਸੱਚਾਲਕਾਂ ਨੂੰ ਮੌਸਮੀ ਸਥਿਤੀਆਂ ਅਤੇ ਭੂਮੀ ਦੇ ਅਨੁਸਾਰ ਮਾਲਕ ਦੁਆਰਾ ਦਰਸਾਏ ਮਾਮਲੇ ਵਿੱਚ ਐਂਟੀ-ਸਲਿੱਪ ਸੋਲ ਵਾਲੇ ਜੁੱਤੇ ਜਾਂ ਬੂਟ ਪਹਿਨਣੇ ਚਾਹੀਦੇ ਹਨ।  
ਕੱਟ ਲੱਗਣ ਦੇ ਖਤਰੇ ਅਤੇ ਲੋਡ ਦੀ ਆਵਾਜ਼ਾਈ ਦੀ ਸਥਿਤੀ ਵਿੱਚ ਦੁਰਘਟਨਾ ਵਿੱਚ ਕੁਚਲਣ ਦੇ ਖਤਰੇ ਤੋਂ ਬਚਾਉਣ ਲਈ ਜੁੱਤੀਆਂ ਤੇ ਮਜ਼ਬੂਤੀ ਵਾਲੇ ਟੋਕੈਪਸ ਹੋਣੇ ਚਾਹੀਦੇ ਹਨ।  
ਕਟਾਈ ਨਾਲ ਜੁੜੇ ਜੋਖਮਾਂ ਲਈ ਘੱਟੋ-ਘੱਟ SB ਵਰਗੀਕ੍ਰਿਤ CE ਮਾਰਕ ਕੀਤੇ ਸਪਾਰਨ ਜੁੱਤੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅੱਖਾਂ ਦੀ ਸੁਰੱਖਿਆ

ਵਾਢੀ ਜਾਂ ਛਾਟਣ ਦੇ ਕੰਮ ਵਿੱਚ ਲੱਗੇ ਕਾਮਿਆਂ ਨੂੰ ਮਾਲਕਾਂ ਦੀਆਂ ਸੁਰੱਖਿਆ ਉਦਾਹਿਤਾਂ ਦੇ ਅਨੁਸਾਰ, ਐਨਕਾਂ ਜੋ ਭੌਤਿਕ ਏਜੰਟਾਂ (ਜਿਵੇਂ ਕਿ ਸੂਰਜ) ਅਤੇ ਮਕੈਨੀਕਲ ਏਜੰਟਾਂ (ਅਨੁਮਾਨਿਤ ਸਮੱਗਰੀ ਅਤੇ ਬਨਸਪਤੀ ਨਾਲ ਸੰਪਰਕ) ਤੋਂ ਬਚਾਉਂਦੀਆਂ ਹਨ, ਪਹਿਨਣੀਆਂ ਪੈ ਸਕਦੀਆਂ ਹਨ।

ਸੁਰੱਖਿਆ ਵਾਲੀਆਂ ਐਨਕਾਂ ਨੂੰ ਲੈਸ ਅਤੇ ਫਰੇਮ ਦੋਵਾਂ 'ਤੇ CE ਚਿੰਨ੍ਹ ਹੋਣਾ ਚਾਹੀਦਾ ਹੈ। ਲੈਸ 'ਤੇ ਪ੍ਰਤੀਕ ਦੀ ਉਦਾਹਰਨ:

5 = ਰੋਸ਼ਨੀ ਤੋਂ ਸੁਰੱਖਿਆ  
(2 ਜਾਂ 3 = UV ਤੋਂ ਸੁਰੱਖਿਆ (5 ਜਾਂ 6 = ਸੂਰਜ ਤੋਂ ਸੁਰੱਖਿਆ))

U  
1  
F  
C  
E

1 = ਆਪਟੀਕਲ ਕਲਾਸ  
(1 = ਨਿਰੰਤਰ ਵਰਤੋਂ 3 = ਕਦੇ-ਕਦਾਈਂ ਵਰਤੋਂ)  
F = ਘੱਟ ਪ੍ਰਤੀਰੋਧ ਦੀ ਸ਼੍ਰੇਣੀ

ਊਰਜਾ (ਇਹ ਸੁਰੱਖਿਆ ਡਿਜ਼ਾਈਨ ਹੈ ਜੋ ਕਿ ਛਾਟੀ ਜਾਂ ਵਾਢੀ ਵਿੱਚ ਸ਼ਾਮਲ ਵਰਕਰ ਲਈ ਜਰੂਰੀ ਹੈ)

ਮਾੜੀ ਦਿੱਖ ਵਾਲੀਆਂ ਸਥਿਤੀਆਂ ਵਿੱਚ ਕੰਮ ਕਰਨ ਦੇ ਮਾਮਲੇ ਵਿੱਚ, ਬਦਲੇ ਹੋਏ ਰੰਗਾਂ ਜਿਵੇਂ ਕਿ ਪੀਲੇ ਲੈਸ ਵਾਲੇ ਐਨਕਾਂ ਦੀ ਵਰਤੋਂ ਕਰੋ।

ਦਸਤਾਨੇ

ਦਸਤਾਨੇ ਦੀ ਰੱਖਿਆ ਕਰਨ ਲਈ ਖੇਤੀਬਾੜੀ ਦੇ ਕੰਮ ਦੌਰਾਨ ਦਸਤਾਨੇ ਘਿੜਾਈ, ਘਬਰਾਹਟ ਅਤੇ ਗੰਦਗੀ ਦੇ ਵਿਰੁੱਧ ਜ਼ਰੂਰੀ ਹਨ। ਹਰ ਕਿਸਮ ਦੇ ਕੰਮ ਲਈ ਵੱਖ-ਵੱਖ ਕਿਸਮ ਦੇ ਦਸਤਾਨੇ ਹਨ। ਰੁਜ਼ਗਾਰਦਾਤਾ ਨੂੰ ਕਰਮਚਾਰੀ ਨੂੰ ਦਸਤਾਨੇ ਦੀ ਕਿਸਮ ਦੱਸਣੀ ਚਾਹੀਦੀ ਹੈ ਜੋ ਵਰਤੋਂ ਜਾਣੇ ਹਨ।

ਦਸਤਾਨੇ ਦਾ ਵਰਗੀਕਰਨ ਮਕੈਨੀਕਲ ਖਤਰਿਆਂ ਤੋਂ ਸੁਰੱਖਿਆ - ਚਿੰਨ੍ਹ 4 ਅੰਕੜੇ

- 0 ਤੋਂ 4 ਤੱਕ ਰਗੜ
- 0 ਤੋਂ 5 ਬਲੇਡ ਕੱਟ ਹੈ
- 0 ਤੋਂ 4 ਤੱਕ ਹੁੰਝੂ
- 0 ਤੋਂ 4 ਤੱਕ ਛੇਦ



ਵਾਢੀ ਨਾਲ ਜੁੜੇ ਜੋਖਮਾਂ ਲਈ ਦਸਤਾਨੇ 4141 ਦੀ ਵਰਤੋਂ ਕਰੋ।  
ਛਾਗਣ ਨਾਲ ਜੁੜੇ ਜੋਖਮਾਂ ਲਈ ਦਸਤਾਨੇ 4341 ਦੀ ਵਰਤੋਂ ਕਰੋ।  
ਸਰਦੀਆਂ ਦੇ ਮਹੀਨਿਆਂ ਵਿੱਚ ਕੰਮ ਕਰਨ ਦੇ ਮਾਮਲੇ ਵਿੱਚ ਦਸਤਾਨਿਆਂ ਦੀ ਵਰਤੋਂ ਕਰੋ ਜੋ ਠੰਡ ਤੋਂ ਬਚਾਅ ਕਰਦੇ ਹਨ, ਇਹਨਾਂ ਵਿੱਚ 3 ਅੰਕਾਂ ਵਾਲਾ ਚਿੰਨ੍ਹ ਹੁੰਦਾ ਹੈ

- 0 ਤੋਂ 4 ਗਰਮ ਦਸਤਾਨੇ
- 0 ਤੋਂ 5 ਸੰਪਰਕ ਤੋਂ ਬਚਾਉ
- 0 ਤੋਂ 1 ਪਾਣੀ ਤੋਂ ਬਚਾਉ



ਸਰਦੀਆਂ ਦੀ ਕਟਾਈ ਨਾਲ ਜੁੜੇ ਜੋਖਮਾਂ ਲਈ ਦਸਤਾਨੇ x2x ਦੀ ਵਰਤੋਂ ਕਰੋ।

ਜੈਵਿਕ ਸਮੱਗਰੀ ਨਾਲ ਸੰਪਰਕ 'ਚ ਕੰਮ ਕਰਦੇ ਵਕਤ -- ਚਿੰਨ੍ਹ ਦੇ ਦਸਤਾਨੇ ਦੀ ਵਰਤੋਂ



ਦੁਕਵੇਂ ਕੱਪੜੇ

ਚਿਨ੍ਹ ਵੇਲੇ ਬਦਲਦੀਆਂ ਮੌਸਮੀ ਸਥਿਤੀਆਂ ਦੇ ਅਨੁਕੂਲ ਹੋਣ ਲਈ ਮਿਆਜ਼ ਵਾਂਗ ਪਰਤਾਂ ਵਿੱਚ ਕੱਪੜੇ ਪਾਓ।  
ਵਾਢੀ ਅਤੇ ਕਾਟ-ਛਾਟ ਦੇ ਦੌਰਾਨ, ਬਾਹਾਂ ਅਤੇ ਲੱਤਾਂ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕਪੜਿਆਂ ਦੀ ਵਰਤੋਂ ਕਰਨਾ ਬਿਹਤਰ ਹੁੰਦਾ ਹੈ ਤਾਂ ਜੋ ਹੱਥਾਂ ਅਤੇ ਲੱਤਾਂ ਨੂੰ ਸੰਭਾਵੀ ਰਗੜ, ਕੱਟਾਂ ਅਤੇ ਕੀੜੇ ਦੇ ਕੱਟਣ ਤੋਂ ਬਚਾਇਆ ਜਾ ਸਕੇ।

Blank area for notes or comments.

# AGRI.BI.

## ENTE BILATERALE PER L'AGRICOLTURA VERONESE

37137 VERONA - Via Sommacampagna 63d/e - Tel. 045 8204555  
info@agribi.verona.it - www.agribi.verona.it

ਇੱਥੇ ਉਹਨਾਂ ਲੋਕਾਂ ਦੇ ਨਾਮ ਅਤੇ ਟੈਲੀਫੋਨ ਨੰਬਰ ਭਰੋ ਜੋ ਤੁਹਾਡੀ ਕੰਪਨੀ ਵਿੱਚ ਅਤੇ ਹਰ ਉਸ ਕੰਪਨੀ ਲਈ ਜਿਸ ਵਿੱਚ ਤੁਸੀਂ ਕੰਮ ਕਰਦੇ ਹੋ, ਲਈ ਸੁਰੱਖਿਆ ਭੂਮਿਕਾਵਾਂ ਨਿਭਾਉਂਦੇ ਹਨ:

ਕੰਪਨੀ:	ਨਾਮ ਅਤੇ ਆਖਰੀ ਨਾਮ	ਫੋਨ ਨੰਬਰ
ਮਾਲਕ		
ਸੁਰੱਖਿਆ ਅਧਿਕਾਰੀ (RSPP)		
ਫਰਕਰਾਂ ਦਾ ਸੁਰੱਖਿਆ ਪ੍ਰਤੀਨਿਧੀ		
ਡਾਕਟਰ		
ਸ਼ਾਇਰ ਅਧਿਕਾਰੀ		
ਸਟੇਟ ਏਡ ਅਧਿਕਾਰੀ		
ਕੰਪਨੀ:	ਨਾਮ ਅਤੇ ਆਖਰੀ ਨਾਮ	ਫੋਨ ਨੰਬਰ
ਮਾਲਕ		
ਸੁਰੱਖਿਆ ਅਧਿਕਾਰੀ (RSPP)		
ਫਰਕਰਾਂ ਦਾ ਸੁਰੱਖਿਆ ਪ੍ਰਤੀਨਿਧੀ		
ਡਾਕਟਰ		
ਸ਼ਾਇਰ ਅਧਿਕਾਰੀ		
ਸਟੇਟ ਏਡ ਅਧਿਕਾਰੀ		
ਕੰਪਨੀ:	ਨਾਮ ਅਤੇ ਆਖਰੀ ਨਾਮ	ਫੋਨ ਨੰਬਰ
ਮਾਲਕ		
ਸੁਰੱਖਿਆ ਅਧਿਕਾਰੀ (RSPP)		
ਫਰਕਰਾਂ ਦਾ ਸੁਰੱਖਿਆ ਪ੍ਰਤੀਨਿਧੀ		
ਡਾਕਟਰ		
ਸ਼ਾਇਰ ਅਧਿਕਾਰੀ		
ਸਟੇਟ ਏਡ ਅਧਿਕਾਰੀ		
ਕੰਪਨੀ:	ਨਾਮ ਅਤੇ ਆਖਰੀ ਨਾਮ	ਫੋਨ ਨੰਬਰ

		مالک
ਮਾਲਕ		
ਸੁਰੱਖਿਆ ਅਧਿਕਾਰੀ (RSPP)		
ਫ਼ਰਕਰਾਂ ਦਾ ਸੁਰੱਖਿਆ ਪ੍ਰਤੀਨਿਧੀ		
ਡਾਕਟਰ		
ਸਾਇਰ ਅਧਿਕਾਰੀ		

# AGRI.BI.

ਵਰੋਨੀਜ਼ ਦੇ-ਪੱਖੀ ਖੇਤੀਬਾੜੀ ਅਥਾਰਟੀ ਦਾ ਗਠਨ ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਦੀਆਂ ਸੰਸਥਾਵਾਂ ਵਿਚਕਾਰ ਇੱਕ ਯੂਨੀਅਨ ਸਮਝੌਤੇ ਦੇ ਆਧਾਰ 'ਤੇ ਕੀਤਾ ਗਿਆ ਹੈ ਜੋ ਵਰੋਨਾ ਪ੍ਰਾਂਤ ਦੇ ਨਿਮਨਲਿਖਿਤ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਦੇ ਹਨ: Confagricoltura Verona, Federazione ciale Coldiretti, Cia, Fai-Cisl, Flai Cgil and Uila-Uil. ਐਗਰੀ ਬੀਆਈ ਦਾ ਉਦੇਸ਼, ਖੇਤੀਬਾੜੀ ਕਰਮਚਾਰੀ ਦੁਆਰਾ ਬਿਮਾਰੀ ਜਾਂ ਦੁਰਘਟਨਾ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਭਲਾਈ ਕਾਨੂੰਨ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਨੂੰ ਏਕੀਕ੍ਰਿਤ ਕਰਨਾ, ਖੇਤੀਬਾੜੀ ਕਾਮਿਆਂ ਲਈ ਚੱਲ ਰਹੀ ਆਮਦਨ ਸਹਾਇਤਾ ਸੇਵਾਵਾਂ ਦਾ ਪ੍ਰਬੰਧ ਕਰਨਾ, ਵਰੋਨਾ ਪ੍ਰਾਂਤ ਵਿੱਚ ਕੰਮ ਵਾਲੀ ਥਾਂ 'ਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸੁਝਾਵਾਂ ਨੂੰ ਉਤਸ਼ਾਹਿਤ ਕਰਨਾ, ਨਾਲ ਹੀ ਖੇਤੀਬਾੜੀ ਸੈਕਟਰ ਵਿੱਚ ਕਾਮਿਆਂ ਅਤੇ ਕੰਪਨੀਆਂ ਲਈ ਸਿਖਲਾਈ ਦਾ ਪ੍ਰਚਾਰ ਕਰਨਾ ਹੈ।

[www.agribi.verona.it](http://www.agribi.verona.it)